

 Print Page

Sri Guru Granth Sahib

Displaying 816 of

ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥

Dhann S Thhaan Basanth Dhann Jeh Japeeai Naam ||

Blessed is that place, and blessed are those who dwell there, where they chant the Naam, the Name of the Lord.

ਬਿਲਾਵਲੁ (ਮਃ ੫) (੫੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧

Raag Bilaaval Guru Arjan Dev

ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥

Kathhaa Keerathan Har Ath Ghanaa Sukh Sehaj Bisraam ||3||

The Sermon and the Kirtan of the Lord's Praises are sung there very often; there is peace, poise and tranquility. ||3||

ਬਿਲਾਵਲੁ (ਮਃ ੫) (੫੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧

Raag Bilaaval Guru Arjan Dev

ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ ॥

Man Thae Kadhae N Veesarai Anaathh Ko Naathh ||

In my mind, I never forget the Lord; He is the Master of the masterless.

ਬਿਲਾਵਲੁ (ਮਃ ੫) (੫੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੨

Raag Bilaaval Guru Arjan Dev

ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥

Naanak Prabh Saranaagathee Jaa Kai Sabh Kishh Haathh ||4||29||59||

Nanak has entered the Sanctuary of God; everything is in His hands. ||4||29||59||

ਬਿਲਾਵਲੁ (ਮਃ ੫) (੫੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੨

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੬

ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥

Jin Thoo Bandhh Kar Shhoddiaa Fun Sukh Mehi Paaeiaa ||

The One who bound you in the womb and then released you, placed you in the world of joy.

ਬਿਲਾਵਲੁ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੩

Raag Bilaaval Guru Arjan Dev

ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ ॥੧॥

Sadhaa Simar Charanaarabindh Seethal Hothaaeiaa ||1||

Contemplate His Lotus Feet forever, and you shall be cooled and soothed. ||1||

ਬਿਲਾਵਲੁ (ਮਃ ੫) (੬੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੩

Raag Bilaaval Guru Arjan Dev

ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥

Jeevathiaa Athhavaa Mueiaa Kishh Kaam N Aavai ||

In life and in death, this Maya is of no use.

ਬਿਲਾਵਲੁ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੪

Raag Bilaaval Guru Arjan Dev

ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥

Jin Eaehu Rachan Rachaaeiaa Kooo This Sio Rang Laavai ||1|| Rehaao ||

He created this creation, but rare are those who enshrine love for Him. ||1||Pause||

ਬਿਲਾਵਲੁ (ਮਃ ੫) (੬੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੪

Raag Bilaaval Guru Arjan Dev

ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ॥

Rae Praanee Ousan Seeth Karathaa Karai Ghaam Thae Kaadtai ||

O mortal, the Creator Lord made summer and winter; He saves you from the heat.

ਬਿਲਾਵਲੁ (ਮਃ ੫) (੬੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੫

Raag Bilaaval Guru Arjan Dev

ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥੨॥

Keeree Thae Hasathee Karai Ttootaa Lae Gaadtai ||2||

From the ant, He makes an elephant; He reunites those who have been separated. ||2||

ਬਿਲਾਵਲੁ (ਮਃ ੫) (੬੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੫

Raag Bilaaval Guru Arjan Dev

ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥

Anddaj Jaeraj Saethaj Outhabhujaa Prabh Kee Eih Kirath ||

Eggs, wombs, sweat and earth - these are God's workshops of creation.

ਬਿਲਾਵਲੁ (ਮਃ ੫) (੬੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੬

Raag Bilaaval Guru Arjan Dev

ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥੩॥

Kirath Kamaavan Sarab Fal Raveeai Har Nirath ||3||

It is fruitful for all to practice contemplation of the Lord. ||3||

ਬਿਲਾਵਲੁ (ਮਃ ੫) (੬੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੬

Raag Bilaaval Guru Arjan Dev

ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥

Ham Thae Kashhoo N Hovanaa Saran Prabh Saadhh ||

I cannot do anything; O God, I seek the Sanctuary of the Holy.

ਬਿਲਾਵਲੁ (ਮਃ ੫) (੬੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੭

Raag Bilaaval Guru Arjan Dev

ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥

Moh Magan Koop Andhh Thae Naanak Gur Kaadt ||4||30||60||

Guru Nanak pulled me up, out of the deep, dark pit, the intoxication of attachment. ||4||30||60||

ਬਿਲਾਵਲੁ (ਮਃ ੫) (੬੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੭

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੬

ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥

Khojath Khojath Mai Firaa Khojo Ban Thhaan ||

Searching, searching, I wander around searching, in the woods and other places.

ਬਿਲਾਵਲੁ (ਮਃ ੫) (੬੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੮

Raag Bilaaval Guru Arjan Dev

ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥੧॥

Ashhal Ashhaedh Abhaedh Prabh Aisae Bhagavaan ||1||

He is undeceivable, imperishable, inscrutable; such is my Lord God. ||1||

ਬਿਲਾਵਲੁ (ਮਃ ੫) (੬੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੮

Raag Bilaaval Guru Arjan Dev

ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥

Kab Dhaekho Prabh Aapanaa Aatham Kai Rang ||

W

ਬਿਲਾਵਲੁ (ਮਃ ੫) (੬੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੯

Raag Bilaaval Guru Arjan Dev

ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ ॥

Jaagan Thae Supanaa Bhalaa Baseeai Prabh Sang ||1|| Rehaao ||

Even better than being awake, is the dream in which I dwell with God. ||1||Pause||

ਬਿਲਾਵਲੁ (ਮਃ ੫) (੬੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੯

Raag Bilaaval Guru Arjan Dev

ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥

Baran Aasram Saasathr Suno Dharasan Kee Piaas ||

Listening to the Shaastras teaching about the four social classes and the four stages of life, I grow thirsty for the Blessed Vision of the Lord.

ਬਿਲਾਵਲੁ (ਮਃ ੫) (੬੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੦

Raag Bilaaval Guru Arjan Dev

ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ॥੨॥

Roop N Raekh N Panch Thath Thaakur Abinaas ||2||

He has no form or outline, and He is not made of the five elements; our Lord and Master is imperishable. ||2||

ਬਿਲਾਵਲੁ (ਮਃ ੫) (੬੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੦

Raag Bilaaval Guru Arjan Dev

ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ ॥

Ouhu Saroop Santhan Kehehi Viralae Jogeesur ||

How rare are those Saints and great Yogis, who describe the beautiful form of the Lord.

ਬਿਲਾਵਲੁ (ਮਃ ੫) (੬੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੧

Raag Bilaaval Guru Arjan Dev

ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥੩॥

Kar Kirapaa Jaa Ko Milae Dhhan Dhhan Thae Eesur ||3||

Blessed, blessed are they, whom the Lord meets in His Mercy. ||3||

ਬਿਲਾਵਲੁ (ਮਃ ੫) (੬੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੧

Raag Bilaaval Guru Arjan Dev

ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ ॥

So Anthar So Baaharae Binasae Theh Bharamaa ||

They know that He is deep within, and outside as well; their doubts are dispelled.

ਬਿਲਾਵਲੁ (ਮਃ ੫) (੬੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੨

Raag Bilaaval Guru Arjan Dev

ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥੪॥੩੧॥੬੧॥

Naanak This Prabh Bhaettiaa Jaa Kae Pooran Karamaa ||4||31||61||

O Nanak, God meets those, whose karma is perfect. ||4||31||61||

ਬਿਲਾਵਲੁ (ਮਃ ੫) (੬੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੨

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ॥

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੬

ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥

Jeea Janth Suprasann Bheae Dhaekh Prabh Parathaap ॥

All beings and creatures are totally pleased, gazing on God's glorious radiance.

ਬਿਲਾਵਲੁ (ਮਃ ੫) (੬੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੩

Raag Bilaaval Guru Arjan Dev

ਕਰਜੁ ਉਤਾਰਿਆ ਸਤਿਗੁਰੁ ਕਰਿ ਆਹਰੁ ਆਪ ॥੧॥

Karaj Outhaariaa Sathiguroo Kar Aahar Aap ॥1॥

The True Guru has paid off my debt; He Himself did it. ॥1॥

ਬਿਲਾਵਲੁ (ਮਃ ੫) (੬੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੩

Raag Bilaaval Guru Arjan Dev

ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥

Khaath Kharachath Nibehath Rehai Gur Sabadh Akhoott ॥

Eating and expending it, it is always available; the Word of the Guru's Shabad is inexhaustible.

ਬਿਲਾਵਲੁ (ਮਃ ੫) (੬੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੪

Raag Bilaaval Guru Arjan Dev

ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥੧॥ ਰਹਾਉ ॥

Pooran Bhee Samagaree Kabehoo Nehee Thoott ॥1॥ Rehaao ॥

Everything is perfectly arranged; it is never exhausted. ॥1॥Pause॥

ਬਿਲਾਵਲੁ (ਮਃ ੫) (੬੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੪

Raag Bilaaval Guru Arjan Dev

ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ ॥

Saadhhasang Aaraadhhanaa Har Nidhh Aapaar ॥

In the Saadh Sangat, the Company of the Holy, I worship and adore the Lord, the infinite treasure.

ਬਿਲਾਵਲੁ (ਮਃ ੫) (੬੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੫

Raag Bilaaval Guru Arjan Dev

ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥੨॥

Dharam Arathh Ar Kaam Mokh Dhaethae Nehee Baar ॥2॥

He does not hesitate to bless me with Dharmic faith, wealth, sexual success and liberation. ||2||

ਬਿਲਾਵਲੁ (ਮਃ ੫) (੬੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੫

Raag Bilaaval Guru Arjan Dev

ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ ॥

Bhagath Araadhhehi Eaek Rang Gobindh Gupaal ||

The devotees worship and adore the Lord of the Universe with single-minded love.

ਬਿਲਾਵਲੁ (ਮਃ ੫) (੬੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੬

Raag Bilaaval Guru Arjan Dev

ਰਾਮ ਨਾਮ ਧਨੁ ਸੰਚਿਆ ਜਾ ਕਾ ਨਹੀ ਸੁਮਾਰੁ ॥੩॥

Raam Naam Dhhan Sanchiaa Jaa Kaa Nehee Sumaar ||3||

They gather in the wealth of the Lord's Name, which cannot be estimated. ||3||

ਬਿਲਾਵਲੁ (ਮਃ ੫) (੬੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੬

Raag Bilaaval Guru Arjan Dev

ਸਰਨਿ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ॥

Saran Parae Prabh Thaereaaa Prabh Kee Vaddiaaee ||

O God, I seek Your Sanctuary, the glorious greatness of God. Nanak:

ਬਿਲਾਵਲੁ (ਮਃ ੫) (੬੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੭

Raag Bilaaval Guru Arjan Dev

ਨਾਨਕ ਅੰਤੁ ਨ ਪਾਈਐ ਬੇਅੰਤ ਗੁਸਾਈ ॥੪॥੩੨॥੬੨॥

Naanak Anth N Paeeai Baeanth Gusaaee ||4||32||62||

Your end or limitation cannot be found, O Infinite World-Lord. ||4||32||62||

ਬਿਲਾਵਲੁ (ਮਃ ੫) (੬੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੭

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੬

ਸਿਮਰਿ ਸਿਮਰਿ ਪੂਰਨ ਪ੍ਰਭੁ ਕਾਰਜ ਭਏ ਰਾਸਿ ॥

Simar Simar Pooran Prabhoo Kaaraj Bheae Raas ||

Meditate, meditate in remembrance of the Perfect Lord God, and your affairs shall be perfectly resolved.

ਬਿਲਾਵਲੁ (ਮਃ ੫) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੮

Raag Bilaaval Guru Arjan Dev

ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥੧॥ ਰਹਾਉ ॥

Karathaar Pur Karathaa Vasai Santhan Kai Paas ||1|| Rehaao ||

In Kartaarpur, the City of the Creator Lord, the Saints dwell with the Creator. ||1||Pause||

ਬਿਲਾਵਲੁ (ਮਃ ੫) (੬੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੮

Raag Bilaaval Guru Arjan Dev

ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥

Bighan N Kooo Laagathaa Gur Pehi Aradhaas ||

No obstacles will block your way, when you offer your prayers to the Guru.

ਬਿਲਾਵਲੁ (ਮਃ ੫) (੬੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੯

Raag Bilaaval Guru Arjan Dev

ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥

Rakhavaalaa Gobindh Raae Bhagathan Kee Raas ||1||

The Sovereign Lord of the Universe is the Saving Grace, the Protector of the capital of His devotees.

||1||

ਬਿਲਾਵਲੁ (ਮਃ ੫) (੬੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੬ ਪੰ. ੧੯

Raag Bilaaval Guru Arjan Dev